

College Bound ਸਕਾਲਰਸ਼ਿਪ ਕੀ ਹੈ?

ਮਿਡਲ ਸਕੂਲ ਦੇ ਵਿਦਿਆਰਥੀ: ਕੀ ਤੁਸੀਂ ਸਿਹਤ ਸੰਭਾਲ ਵਿੱਚ ਦਿਲਚਸਪੀ ਰੱਖਦੇ ਹੋ? ਨਿਰਮਾਣ? ਵੀਡੀਓ ਗੇਮ ਡਿਜ਼ਾਈਨ? ਇੱਕ ਵਪਾਰ ਚਲਾ ਰਹੇ ਹੋ? ਤੁਹਾਡੇ ਕੈਰੀਅਰ ਦੇ ਜੋ ਵੀ ਟੀਚੇ ਹਨ, College Bound ਸਕਾਲਰਸ਼ਿਪ ਤੁਹਾਨੂੰ ਉਸ ਸਕੂਲ ਵਿੱਚ ਹਾਜ਼ਰ ਹੋਣ ਅਤੇ ਉਸ ਲਈ ਭੁਗਤਾਨ ਕਰਨ ਵਿੱਚ ਤੁਹਾਡੀ ਮਦਦ ਕਰੇਗੀ, ਜੋ ਤੁਹਾਡੇ ਲਈ ਸਹੀ ਹੈ! College Bound ਉਹਨਾਂ ਯੋਗ ਵਿਦਿਆਰਥੀਆਂ ਲਈ ਰਾਜ ਦੀ ਵਿੱਤੀ ਸਹਾਇਤਾ ਦੀ ਇੱਕ ਸ਼ੁਰੂਆਤੀ ਵਚਨਬੱਧਤਾ ਹੈ, ਜੋ College Bound ਦੇ ਵਾਅਦੇ ਨੂੰ ਪੂਰਾ ਕਰਦੇ ਹਨ। ਕਾਲਜ ਬਾਊਂਡ ਸਕਾਲਰਸ਼ਿਪ ਵਿੱਚ Washington ਵਿੱਚ 65 ਤੋਂ ਵੱਧ ਕਾਲਜਾਂ, ਯੂਨੀਵਰਸਿਟੀਆਂ ਅਤੇ ਤਕਨੀਕੀ ਸਕੂਲਾਂ ਵਿੱਚ ਔਸਤ ਟਿਊਸ਼ਨ, ਫੀਸਾਂ ਅਤੇ ਇੱਕ ਕਿਤਾਬ ਭੱਤਾ ਸ਼ਾਮਲ ਹੁੰਦਾ ਹੈ। ਕੀ ਤੁਸੀਂ College Bound ਹੋ?

ਕੀ ਮੈਂ ਯੋਗ ਹਾਂ?

ਜਿਹੜੇ ਵਿਦਿਆਰਥੀ ਹੇਠ ਲਿਖੀਆਂ ਜ਼ਰੂਰਤਾਂ ਵਿੱਚੋਂ ਇੱਕ ਨੂੰ ਪੂਰਾ ਕਰਦੇ ਹਨ, ਉਹ College Bound ਸਕਾਲਰਸ਼ਿਪ ਪ੍ਰੋਗਰਾਮ ਵਿੱਚ ਆਪਣੇ-ਆਪ ਦਾਖਲ ਹੋ ਜਾਂਦੇ ਹਨ:

- ਤੁਸੀਂ ਪਬਲਿਕ ਸਕੂਲ ਵਿੱਚ ਹੋ ਅਤੇ 7ਵੀਂ, 8ਵੀਂ ਜਮਾਤ ਵਿੱਚ ਮੁਫ਼ਤ ਅਤੇ ਘੱਟ ਕੀਮਤ ਵਾਲੇ ਦੁਪਹਿਰ ਦੇ ਖਾਣੇ (FRPL) ਲਈ ਯੋਗ ਹੋ, ਜਾਂ 9ਵੀਂ ਜਮਾਤ ਵਿੱਚ ਨਵੇਂ ਯੋਗ ਹੋ।
- ਤੁਸੀਂ ਸਟੇਟ ਫੋਸਟਰ ਕੇਅਰ ਵਿੱਚ ਹੋ, ਜਾਂ 7ਵੀਂ ਜਮਾਤ ਅਤੇ ਹਾਈ ਸਕੂਲ ਗ੍ਰੈਜੂਏਸ਼ਨ ਦੇ ਵਿਚਕਾਰ ਰਾਜ ਦੇ ਨਿਰਭਰ ਵਿਦਿਆਰਥੀ ਹੋ।

2022-23 ਔਸਤ ਪਰਿਵਾਰਕ ਆਮਦਨ

ਪਰਿਵਾਰਕ ਮੈਂਬਰਾਂ ਦੀ ਗਿਣਤੀ	ਸਾਲਾਨਾ ਆਮਦਨ ¹	ਮਹੀਨਾਵਾਰ ਆਮਦਨ	ਹਫ਼ਤਾਵਾਰ ਆਮਦਨ
2	\$33,874	\$2,823	\$652
3	\$42,606	\$3,551	\$820
4	\$51,338	\$4,279	\$988
5	\$60,070	\$5,006	\$1,156
6	\$68,802	\$5,734	\$1,324
ਵਾਧੂ ਮੈਂਬਰ ²	\$8,732 ਜੋੜੋ	\$728 ਜੋੜੋ	\$168 ਜੋੜੋ

¹ ਪਰਿਵਾਰਕ ਮੈਂਬਰਾਂ ਦੀ ਆਮਦਨ ਇਸ ਰਕਮ ਤੋਂ ਘੱਟ ਜਾਂ ਬਰਾਬਰ ਹੋਣੀ ਚਾਹੀਦੀ ਹੈ।
² ਹਰੇਕ ਵਾਧੂ ਪਰਿਵਾਰਕ ਮੈਂਬਰ ਲਈ, ਡਾਲਰ ਦੀ ਰਕਮ ਜੋੜੋ।

ਯੋਗ ਹੋਣ ਦੇ ਹੋਰ ਤਰੀਕੇ

ਕੁਝ ਵਿਦਿਆਰਥੀ ਕਿਸੇ ਵੀ ਸਥਿਤੀ ਵਿੱਚ ਫਿੱਟ ਨਹੀਂ ਹੁੰਦੇ ਹਨ, ਪਰ College Bound ਲਈ ਅਪਲਾਈ ਕਰਨ ਵਿੱਚ ਦਿਲਚਸਪੀ ਰੱਖਦੇ ਹਨ। ਅਪਲਾਈ ਕਰਨ ਲਈ ਪ੍ਰੋਗਰਾਮ ਨਾਲ ਸੰਪਰਕ ਕਰੋ, ਜੇਕਰ ਤੁਸੀਂ:

- Washington ਰਾਜ ਵਿੱਚ ਇੱਕ ਪ੍ਰਾਈਵੇਟ ਸਕੂਲ ਜਾਂ ਹੋਮਸਕੂਲ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਹੋ ਅਤੇ ਆਮਦਨ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਦੇ ਹੋ।
- ਕਿਸੇ ਹੋਰ ਕਿਸਮ ਦੀ ਫੋਸਟਰ ਕੇਅਰ ਵਿੱਚ ਹੋ ਅਤੇ FRPL ਲਈ ਯੋਗ ਨਹੀਂ ਹੋ।

ਜੇਕਰ ਤੁਸੀਂ FRPL ਲਈ ਯੋਗ ਹੋ, ਤਾਂ ਆਪਣੇ ਸਕੂਲ ਵਿੱਚ ਸਾਈਨ ਅੱਪ ਕਰੋ ਅਤੇ ਤੁਸੀਂ ਸਵੈਚਲਿਤ ਤੌਰ 'ਤੇ College Bound ਵਿੱਚ ਦਾਖਲ ਹੋ ਜਾਵੋਗੇ!

ਵਾਅਦਾ ਕੀ ਹੈ?

College Bound ਵਿਦਿਆਰਥੀ ਇਹ ਵਾਅਦਾ ਕਰਦੇ ਹਨ:

- Washington ਹਾਈ ਸਕੂਲ ਜਾਂ ਹੋਮ ਸਕੂਲ ਤੋਂ ਸੰਚਿਤ 2.0 GPA ਜਾਂ ਇਸਤੋਂ ਉੱਪਰਲੇ ਪੱਧਰ 'ਤੇ ਗ੍ਰੈਜੂਏਟ ਹੋਣ ਦਾ ਵਾਅਦਾ ਕਰਦੇ ਹਨ।
- ਕਾਲਜ ਵਿੱਚ ਅਪਲਾਈ ਕਰੇ।
- ਆਪਣੇ ਹਾਈ ਸਕੂਲ ਦੇ ਸੀਨੀਅਰ ਸਾਲ ਅਤੇ ਕਾਲਜ ਦੇ ਹਰ ਸਾਲ ਵਿੱਚ ਇੱਕ ਵਿੱਤੀ ਸਹਾਇਤਾ ਐਪਲੀਕੇਸ਼ਨ (FAFSA ਜਾਂ WASFA) ਸਬਮਿਟ ਕਰੇ।
- ਕੋਈ ਸੰਗੀਨ ਅਪਰਾਧ ਨਾ ਹੋਣ ਦਾ ਵਾਅਦਾ ਕਰਦੇ ਹਨ।

ਮੈਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਮੈਂ College Bound ਵਿਦਿਆਰਥੀ ਹਾਂ?

ਤੁਹਾਨੂੰ ਮੇਲ ਵਿੱਚ ਇੱਕ College Bound ਸਰਟੀਫਿਕੇਟ ਪ੍ਰਾਪਤ ਹੋਵੇਗਾ। ਜੇਕਰ ਸਾਨੂੰ ਹੋਰ ਜਾਣਕਾਰੀ ਦੀ ਜ਼ਰੂਰਤ ਪਈ, ਤਾਂ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ। ਜੇਕਰ ਤੁਸੀਂ ਮੂਵ ਹੁੰਦੇ ਹੋ ਜਾਂ ਆਪਣੀ ਸੰਪਰਕ ਜਾਣਕਾਰੀ ਨੂੰ ਬਦਲਦੇ ਹੋ, ਤਾਂ ਪ੍ਰੋਗਰਾਮ ਸਟਾਫ਼ ਨੂੰ ਅੱਪਡੇਟ ਰੱਖਣਾ ਯਕੀਨੀ ਬਣਾਓ।

ਅੱਗੋਂ ਕੀ ਹੋਵੇਗਾ?

ਇੱਕ ਵਾਰ ਤੁਹਾਡੇ ਵੱਲੋਂ ਆਪਣਾ ਸਰਟੀਫਿਕੇਟ ਪ੍ਰਾਪਤ ਕਰਨ ਵੇਲੇ ਪ੍ਰੋਗਰਾਮ ਸਟਾਫ਼ ਤੁਹਾਨੂੰ ਮਹੱਤਵਪੂਰਨ ਜਾਣਕਾਰੀ ਅਤੇ ਅੱਪਡੇਟਾਂ ਦੀ ਯਾਦ ਕਰਵਾਉਂਦਾ ਰਹੇਗਾ।

ਮੈਨੂੰ ਸਕਾਲਰਸ਼ਿਪ ਕਿਵੇਂ ਪ੍ਰਾਪਤ ਹੋਵੇਗੀ?

- ਸਕਾਲਰਸ਼ਿਪ ਦੇ ਵਾਅਦੇ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰੋ ਅਤੇ ਰਾਜ ਦੀ ਰਿਹਾਇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੋ।
- ਆਪਣੇ ਹਾਈ ਸਕੂਲ ਦੇ ਸੀਨੀਅਰ ਸਾਲ ਅਤੇ ਕਾਲਜ ਵਿੱਚ ਹਰ ਸਾਲ ਵਿੱਤੀ ਸਹਾਇਤਾ ਦੀ ਐਪਲੀਕੇਸ਼ਨ ਦਾਇਰ ਕਰੋ। ਤੁਹਾਡਾ ਕਾਲਜ ਇਹ ਨਿਰਧਾਰਤ ਕਰੇਗਾ ਕਿ ਕੀ ਤੁਸੀਂ ਆਮਦਨ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਦੇ ਹੋ।
- ਕਿਸੇ ਯੋਗ ਕਾਲਜ ਲਈ ਸਵੀਕਾਰ ਕਰੋ ਅਤੇ ਉਸ ਵਿੱਚ ਸ਼ਾਮਲ ਹੋਵੋ - ਇੱਥੇ 65 ਤੋਂ ਵੱਧ ਕਾਲਜ ਹਨ!
- ਆਪਣੇ ਕਾਲਜ ਵਿੱਚ ਚੰਗਾ ਵਿਵਹਾਰ ਕਰੋ।